

 Print Page

Sri Guru Granth Sahib

Displaying 1270 of

ਮਲਾਰ ਮਃ ੫ ॥

Malaar Ma 5 ॥

Malaar, Fifth Mehl:

ਮਲਾਰ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੭੦

ਪ੍ਰਭ ਕੋ ਭਗਤਿ ਬਛਲੁ ਬਿਰਦਾਇਓ ॥

Prabh Ko Bhagath Bashhal Biradhaaeiou ॥

It is God's Nature to love His devotees.

ਮਲਾਰ (ਮਃ ੫) (੧੮) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੦ ਪੰ. ੧

Raag Malar Guru Arjan Dev

ਨਿੰਦਕ ਮਾਰਿ ਚਰਨ ਤਲ ਦੀਨੇ ਅਪੁਨੋ ਜਸੁ ਵਰਤਾਇਓ ॥੧॥ ਰਹਾਉ ॥

Nindhak Maar Charan Thal Dheenae Apuno Jas Varathaeiou ॥1॥ Rehaao ॥

He destroys the slanderers, crushing them beneath His Feet. His Glory is manifest everywhere. ॥1॥Pause॥

ਮਲਾਰ (ਮਃ ੫) (੧੮) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੦ ਪੰ. ੧

Raag Malar Guru Arjan Dev

ਜੈ ਜੈ ਕਾਰੁ ਕੀਨੋ ਸਭ ਜਗ ਮਹਿ ਦਇਆ ਜੀਅਨ ਮਹਿ ਪਾਇਓ ॥

Jai Jai Kaar Keeno Sabh Jag Mehi Dhaeiaa Jeean Mehi Paaeiou ॥

His Victory is celebrated all throughout the world. He blesses all creatures with compassion.

ਮਲਾਰ (ਮਃ ੫) (੧੮) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੦ ਪੰ. ੨

Raag Malar Guru Arjan Dev

ਕੰਠਿ ਲਾਇ ਅਪੁਨੋ ਦਾਸੁ ਰਾਖਿਓ ਤਾਤੀ ਵਾਉ ਨ ਲਾਇਓ ॥੧॥

Kanth Laae Apuno Dhaas Raakhiou Thaathee Vaaou N Laaeiou ॥1॥

Hugging him close in His Embrace, the Lord saves and protects His slave. The hot winds cannot even touch him. ॥1॥

ਮਲਾਰ (ਮਃ ੫) (੧੮) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੦ ਪੰ. ੩

Raag Malar Guru Arjan Dev

ਅੰਗੀਕਾਰੁ ਕੀਓ ਮੇਰੇ ਸੁਆਮੀ ਭ੍ਰਮੁ ਭਉ ਮੇਟਿ ਸੁਖਾਇਓ ॥

Angeekaar Keeou Maerae Suaamee Bhram Bho Maett Sukhaaeiou ||

My Lord and Master has made me His Own; dispelling my doubts and fears, He has made me happy.

ਮਲਾਰ (ਮਃ ੫) (੧੮) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੦ ਪੰ. ੩

Raag Malar Guru Arjan Dev

ਮਹਾ ਅਨੰਦ ਕਰਹੁ ਦਾਸ ਹਰਿ ਕੇ ਨਾਨਕ ਬਿਸੁਆਸੁ ਮਨਿ ਆਇਓ ॥੨॥੧੪॥੧੮॥

Mehaa Anandh Karahu Dhaas Har Kae Naanak Bisvaas Man Aaeiou ||2||14||18||

The Lord's slaves enjoy ultimate ecstasy; O Nanak, faith has welled up in my mind. ||2||14||18||

ਮਲਾਰ (ਮਃ ੫) (੧੮) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੦ ਪੰ. ੪

Raag Malar Guru Arjan Dev

ਰਾਗੁ ਮਲਾਰ ਮਹਲਾ ੫ ਚਉਪਦੇ ਘਰੁ ੨

Raag Malaar Mehalaa 5 Choupadhae Ghar 2

Raag Malaar, Fifth Mehl, Chau-Padas, Second House:

ਮਲਾਰ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੭੦

ੴ ਸਤਿਗੁਰ ਪ੍ਰਸਾਦਿ ॥

Ik Oankaar Sathigur Prasaadh ||

One Universal Creator God. By The Grace Of The True Guru:

ਮਲਾਰ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੭੦

ਗੁਰਮੁਖਿ ਦੀਸੈ ਬ੍ਰਹਮ ਪਸਾਰੁ ॥

Guramukh Dheesai Braham Pasaar ||

The Gurmukh sees God pervading everywhere.

ਮਲਾਰ (ਮਃ ੫) (੧੯) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੦ ਪੰ. ੬

Raag Malar Guru Arjan Dev

ਗੁਰਮੁਖਿ ਤੈ ਗੁਣੀਆਂ ਬਿਸਥਾਰੁ ॥

Guramukh Thrai Guneeaaan Bisathhaar ||

The Gurmukh knows that the universe is the extension of the three gunas, the three dispositions.

ਮਲਾਰ (ਮਃ ੫) (੧੯) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੦ ਪੰ. ੬

Raag Malar Guru Arjan Dev

ਗੁਰਮੁਖਿ ਨਾਦ ਬੇਦ ਬੀਚਾਰੁ ॥

Guramukh Naadh Baedh Beechaar ||

The Gurmukh reflects on the Sound-current of the Naad, and the wisdom of the Vedas.

ਮਲਾਰ (ਮਃ ੫) (੧੯) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੦ ਪੰ. ੬

Raag Malar Guru Arjan Dev

ਬਿਨੁ ਗੁਰ ਪੂਰੇ ਘੋਰ ਅੰਧਾਰੁ ॥੧॥

Bin Gur Poorae Ghor Andhhaar ||1||

Without the Perfect Guru, there is only pitch-black darkness. ||1||

ਮਲਾਰ (ਮਃ ੫) (੧੯) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੦ ਪੰ. ੬

Raag Malar Guru Arjan Dev

ਮੇਰੇ ਮਨ ਗੁਰੁ ਗੁਰੁ ਕਰਤ ਸਦਾ ਸੁਖੁ ਪਾਈਐ ॥

Maerae Man Gur Gur Karath Sadhaa Sukh Paaeeai ||

O my mind, calling on the Guru, eternal peace is found.

ਮਲਾਰ (ਮਃ ੫) (੧੯) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੦ ਪੰ. ੭

Raag Malar Guru Arjan Dev

ਗੁਰ ਉਪਦੇਸਿ ਹਰਿ ਹਿਰਦੈ ਵਸਿਓ ਸਾਸਿ ਗਿਰਾਸਿ ਅਪਣਾ ਖਸਮੁ ਧਿਆਈਐ ॥੧॥ ਰਹਾਉ ॥

Gur Oupadhaes Har Hiradhai Vasiou Saas Giraas Apanaa Khasam Dhiaaeeai ||1|| Rehaao ||

Following the Guru's Teachings, the Lord comes to dwell within the heart; I meditate on my Lord and Master with every breath and morsel of food. ||1||Pause||

ਮਲਾਰ (ਮਃ ੫) (੧੯) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੦ ਪੰ. ੭

Raag Malar Guru Arjan Dev

ਗੁਰ ਕੇ ਚਰਣ ਵਿਟਹੁ ਬਲਿ ਜਾਉ ॥

Gur Kae Charan Vittahu Bal Jaao ||

I am a sacrifice to the Guru's Feet.

ਮਲਾਰ (ਮਃ ੫) (੧੯) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੦ ਪੰ. ੮

Raag Malar Guru Arjan Dev

ਗੁਰ ਕੇ ਗੁਣ ਅਨਦਿਨੁ ਨਿਤ ਗਾਉ ॥

Gur Kae Gun Anadhin Nith Gaaoo ||

Night and day, I continually sing the Glorious Praises of the Guru.

ਮਲਾਰ (ਮਃ ੫) (੧੯) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੦ ਪੰ. ੮

Raag Malar Guru Arjan Dev

ਗੁਰ ਕੀ ਧੂੜਿ ਕਰਉ ਇਸਨਾਨੁ ॥

Gur Kee Dhhoorr Karo Eisanaan ||

I take my cleansing bath in the dust of the Guru's Feet.

ਮਲਾਰ (ਮਃ ੫) (੧੯) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੦ ਪੰ. ੯

Raag Malar Guru Arjan Dev

ਸਾਚੀ ਦਰਗਹ ਪਾਈਐ ਮਾਨੁ ॥੨॥

Saachee Dharageh Paeeai Maan ||2||

I am honored in the True Court of the Lord. ||2||

ਮਲਾਰ (ਮਃ ੫) (੧੯) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੦ ਪੰ. ੯

Raag Malar Guru Arjan Dev

ਗੁਰੁ ਬੋਹਿਥੁ ਭਵਜਲ ਤਾਰਣਹਾਰੁ ॥

Gur Bohithh Bhavajal Thaaranehaar ||

The Guru is the boat, to carry me across the terrifying world-ocean.

ਮਲਾਰ (ਮਃ ੫) (੧੯) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੦ ਪੰ. ੯

Raag Malar Guru Arjan Dev

ਗੁਰਿ ਭੇਟਿਐ ਨ ਹੋਇ ਜੋਨਿ ਅਉਤਾਰੁ ॥

Gur Bhaettiai N Hoe Jon Aouthaar ||

Meeting with the Guru, I shall not be reincarnated ever again.

ਮਲਾਰ (ਮਃ ੫) (੧੯) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੦ ਪੰ. ੧੦

Raag Malar Guru Arjan Dev

ਗੁਰ ਕੀ ਸੇਵਾ ਸੋ ਜਨੁ ਪਾਏ ॥

Gur Kee Saevaa So Jan Paeeae ||

That humble being serves the Guru,

ਮਲਾਰ (ਮਃ ੫) (੧੯) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੦ ਪੰ. ੧੦

Raag Malar Guru Arjan Dev

ਜਾ ਕਉ ਕਰਮਿ ਲਿਖਿਆ ਧੁਰਿ ਆਏ ॥੩॥

Jaa Ko Karam Likhiaa Dhur Aaeae ||3||

Who has such karma inscribed on his forehead by the Primal Lord. ||3||

ਮਲਾਰ (ਮਃ ੫) (੧੯) ੩:੪ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੦ ਪੰ. ੧੦

Raag Malar Guru Arjan Dev

ਗੁਰੁ ਮੇਰੀ ਜੀਵਨਿ ਗੁਰੁ ਆਧਾਰੁ ॥

Gur Maeree Jeevan Gur Aadhhaar ||

The Guru is my life; the Guru is my support.

ਮਲਾਰ (ਮਃ ੫) (੧੯) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੦ ਪੰ. ੧੧

Raag Malar Guru Arjan Dev

ਗੁਰੁ ਮੇਰੀ ਵਰਤਣਿ ਗੁਰੁ ਪਰਵਾਰੁ ॥

Gur Maeree Varathan Gur Paravaar ||

The Guru is my way of life; the Guru is my family.

ਮਲਾਰ (ਮਃ ੫) (੧੯) ੮:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੦ ਪੰ. ੧੧

Raag Malar Guru Arjan Dev

ਗੁਰੁ ਮੇਰਾ ਖਸਮੁ ਸਤਿਗੁਰ ਸਰਣਾਈ ॥

Gur Maeraa Khasam Sathigur Saranaaee ||

The Guru is my Lord and Master; I seek the Sanctuary of the True Guru.

ਮਲਾਰ (ਮਃ ੫) (੧੯) ੮:੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੦ ਪੰ. ੧੨

Raag Malar Guru Arjan Dev

ਨਾਨਕ ਗੁਰੁ ਪਾਰਬ੍ਰਹਮੁ ਜਾ ਕੀ ਕੀਮ ਨ ਪਾਈ ॥੪॥੧॥੧੯॥

Nanak Gur Paarabreham Jaa Kee Keem N Paaee ||4||1||19||

O Nanak, the Guru is the Supreme Lord God; His value cannot be estimated. ||4||1||19||

ਮਲਾਰ (ਮਃ ੫) (੧੯) ੮:੪ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੦ ਪੰ. ੧੨

Raag Malar Guru Arjan Dev

ਮਲਾਰ ਮਹਲਾ ੫ ॥

Malaar Mehalaa 5 ||

Malaar, Fifth Mehl:

ਮਲਾਰ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੭੦

ਗੁਰ ਕੇ ਚਰਨ ਹਿਰਦੈ ਵਸਾਏ ॥

Gur Kae Charan Hiradhai Vasaaee ||

I enshrine the Lord's Feet within my heart;

ਮਲਾਰ (ਮਃ ੫) (੨੦) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੦ ਪੰ. ੧੩

Raag Malar Guru Arjan Dev

ਕਰਿ ਕਿਰਪਾ ਪ੍ਰਭਿ ਆਪਿ ਮਿਲਾਏ ॥

Kar Kirapaa Prabh Aap Milaaee ||

In His Mercy, God has united me with Himself.

ਮਲਾਰ (ਮਃ ੫) (੨੦) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੦ ਪੰ. ੧੩

Raag Malar Guru Arjan Dev

ਅਪਨੇ ਸੇਵਕ ਕਉ ਲਏ ਪ੍ਰਭੁ ਲਾਇ ॥

Apanae Saevak Ko Leae Prabh Laae ||

God enjoins His servant to his tasks.

ਮਲਾਰ (ਮਃ ੫) (੨੦) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੦ ਪੰ. ੧੩

Raag Malar Guru Arjan Dev

ਤਾ ਕੀ ਕੀਮਤਿ ਕਹੀ ਨ ਜਾਇ ॥੧॥

Thaa Kee Keemath Kehee N Jaae ||1||

His worth cannot be expressed. ||1||

ਮਲਾਰ (ਮਃ ੫) (੨੦) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੦ ਪੰ. ੧੪

Raag Malar Guru Arjan Dev

ਕਰਿ ਕਿਰਪਾ ਪੂਰਨ ਸੁਖਦਾਤੇ ॥

Kar Kirapaa Pooran Sukhadhaathae ||

Please be merciful to me, O Perfect Giver of peace.

ਮਲਾਰ (ਮਃ ੫) (੨੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੦ ਪੰ. ੧੪

Raag Malar Guru Arjan Dev

ਤੁਮ੍ਹਰੀ ਕ੍ਰਿਪਾ ਤੇ ਤੂੰ ਚਿਤਿ ਆਵਹਿ ਆਠ ਪਹਰ ਤੇਰੈ ਰੰਗਿ ਰਾਤੇ ॥੧॥ ਰਹਾਉ ॥

Thumharee Kirapaa Thae Thoon Chith Aavehi Aath Pehar Thaerai Rang Raathae ||1|| Rehaao ||

By Your Grace, You come to mind; I am imbued with Your Love, twenty-four hours a day. ||1||Pause||

ਮਲਾਰ (ਮਃ ੫) (੨੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੦ ਪੰ. ੧੪

Raag Malar Guru Arjan Dev

ਗਾਵਣੁ ਸੁਨਣੁ ਸਭੁ ਤੇਰਾ ਭਾਣਾ ॥

Gaavan Sunan Sabh Thaeraa Bhaanaa ||

Singing and listening, it is all by Your Will.

ਮਲਾਰ (ਮਃ ੫) (੨੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੦ ਪੰ. ੧੫

Raag Malar Guru Arjan Dev

ਹੁਕਮੁ ਬੁਝੈ ਸੋ ਸਾਚਿ ਸਮਾਣਾ ॥

Hukam Boojhai So Saach Samaanaa ||

One who understands the Hukam of Your Command is absorbed in Truth.

ਮਲਾਰ (ਮਃ ੫) (੨੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੦ ਪੰ. ੧੫

Raag Malar Guru Arjan Dev

ਜਪਿ ਜਪਿ ਜੀਵਹਿ ਤੇਰਾ ਨਾਂਉ ॥

Jap Jap Jeevehi Thaeraa Naano ||

Chanting and meditating on Your Name, I live.

ਮਲਾਰ (ਮਃ ੫) (੨੦) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੦ ਪੰ. ੧੬
Raag Malar Guru Arjan Dev

ਤੁਝ ਬਿਨੁ ਦੁਜਾ ਨਾਹੀ ਥਾਉ ॥੨॥

Thujh Bin Dhoojaa Naahee Thhaao ||2||

Without You, there is no place at all. ||2||

ਮਲਾਰ (ਮਃ ੫) (੨੦) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੦ ਪੰ. ੧੬
Raag Malar Guru Arjan Dev

ਦੁਖ ਸੁਖ ਕਰਤੇ ਹੁਕਮੁ ਰਜਾਇ ॥

Dhukh Sukh Karathae Hukam Rajaae ||

Pain and pleasure come by Your Command, O Creator Lord.

ਮਲਾਰ (ਮਃ ੫) (੨੦) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੦ ਪੰ. ੧੬
Raag Malar Guru Arjan Dev

ਭਾਣੈ ਬਖਸ ਭਾਣੈ ਦੇਇ ਸਜਾਇ ॥

Bhaanai Bakhas Bhaanai Dhaee Sajaae ||

By the Pleasure of Your Will You forgive, and by the Pleasure of Your Will You award punishment.

ਮਲਾਰ (ਮਃ ੫) (੨੦) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੦ ਪੰ. ੧੭
Raag Malar Guru Arjan Dev

ਦੁਹਾਂ ਸਿਰਿਆਂ ਕਾ ਕਰਤਾ ਆਪਿ ॥

Dhuhaan Siriaaan Kaa Karathaa Aap ||

You are the Creator of both realms.

ਮਲਾਰ (ਮਃ ੫) (੨੦) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੦ ਪੰ. ੧੭
Raag Malar Guru Arjan Dev

ਕੁਰਬਾਣੁ ਜਾਂਈ ਤੇਰੇ ਪਰਤਾਪ ॥੩॥

Kurabaan Jaanee Thaerae Parathaap ||3||

I am a sacrifice to Your Glorious Grandeur. ||3||

ਮਲਾਰ (ਮਃ ੫) (੨੦) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੦ ਪੰ. ੧੭
Raag Malar Guru Arjan Dev

ਤੇਰੀ ਕੀਮਤਿ ਤੂਹੈ ਜਾਣਹਿ ॥

Thaeree Keemath Thoohai Jaanehi ||

You alone know Your value.

ਮਲਾਰ (ਮਃ ੫) (੨੦) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੦ ਪੰ. ੧੮
Raag Malar Guru Arjan Dev

ਤੂੰ ਆਪੇ ਬੂਝਹਿ ਸੁਣਿ ਆਪਿ ਵਖਾਣਹਿ ॥

Thoo Aapae Boojhehi Sun Aap Vakhaanehi ||

You alone understand, You Yourself speak and listen.

ਮਲਾਰ (ਮਃ ੫) (੨੦) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੦ ਪੰ. ੧੮

Raag Malar Guru Arjan Dev

ਸੇਈ ਭਗਤ ਜੋ ਤੁਧੁ ਭਾਣੇ ॥

Saeee Bhagath Jo Thudhh Bhaanae ||

They alone are devotees, who are pleasing to Your Will.

ਮਲਾਰ (ਮਃ ੫) (੨੦) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੦ ਪੰ. ੧੮

Raag Malar Guru Arjan Dev